



# Budget 2021-22



## ਆਸਟ੍ਰੇਲੀਆ ਦੀ ਮੁੜ-ਬਹਾਲੀ ਨੂੰ ਸੁਰੱਖਿਅਤ ਕਰਨਾ

ਕੋਵਿਡ -19 ਤੋਂ ਆਸਟ੍ਰੇਲੀਆ ਦੀ ਮੁੜ-ਬਹਾਲੀ (ਰਿਕਵਰੀ) ਸ਼ੁਰੂ ਹੋ ਚੁੱਕੀ ਹੈ

### ਸਾਡੀ ਵਾਪਸੀ

COVID-19 ਦਾ ਸਾਹਮਣਾ ਕਰਦਿਆਂ, ਆਸਟ੍ਰੇਲੀਆ ਨੇ ਬਹੁਤ ਸਾਰੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਘੱਟ ਲਾਗਾਂ (ਇਨਫੈਕਸ਼ਨਾਂ), ਹਸਪਤਾਲਾਂ ਵਿੱਚ ਘੱਟ ਦਾਖਲ ਹੋਣ ਅਤੇ ਘੱਟ ਮੌਤਾਂ ਹੋਣ ਦੇ ਕਾਰਨ ਵਿਸ਼ਵ-ਮੋਹਰੀ ਸਿਹਤ ਨਤੀਜੇ ਪ੍ਰਾਪਤ ਕੀਤੇ ਹਨ।

ਸਰਕਾਰ ਦੀ ਐਮਰਜੈਂਸੀ ਸਹਾਇਤਾ ਨੇ ਲਗਭਗ 30 ਸਾਲਾਂ ਵਿੱਚ ਆਸਟ੍ਰੇਲੀਆ ਦੀ ਇਸ ਪਹਿਲੀ ਮੰਦੀ ਦੌਰਾਨ ਆਰਥਿਕਤਾ ਨੂੰ ਮਹੱਤਵਪੂਰਨ ਜੀਵਨ ਰੇਖਾ (ਲਾਈਫਲਾਈਨ) ਪ੍ਰਦਾਨ ਕੀਤੀ ਹੈ।

ਆਰਥਿਕਤਾ ਮੁੜ ਤੋਂ ਮਜ਼ਬੂਤ ਹੋ ਗਈ ਹੈ ਅਤੇ ਪਿਛਲੇ ਬਜਟ ਵਿੱਚ ਕੀਤੀ ਗਈ ਉਮੀਦ ਨਾਲੋਂ ਨੌਂ ਮਹੀਨੇ ਪਹਿਲਾਂ ਹੀ ਮਹਾਂਮਾਰੀ ਤੋਂ ਪਹਿਲਾਂ ਵਾਲੇ ਪੱਧਰ 'ਤੇ ਮੁੜ ਜਾਣ ਦੀ ਤਿਆਰੀ ਵਿੱਚ ਹੈ, ਜਿਸ ਨਾਲ ਬੇਰੁਜ਼ਗਾਰੀ ਦੀ ਦਰ ਦੀ ਮੁੜ-ਬਹਾਲੀ 1990 ਦੀ ਮੰਦੀ ਨਾਲੋਂ ਪੰਜ ਗੁਣਾ ਤੇਜ਼ ਹੋਵੇਗੀ।

ਹਾਲਾਂਕਿ ਅਸੀਂ ਅਜੇ ਤੱਕ ਮਹਾਂਮਾਰੀ ਤੋਂ ਬਾਹਰ ਨਹੀਂ ਨਿਕਲੇ ਹਾਂ, ਪਰ ਅਸੀਂ ਭਵਿੱਖ ਵਿੱਚ ਹੋਣ ਵਾਲੀਆਂ ਆਰਥਿਕ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਿਸ਼ਵ ਦੇ ਹੋਰਨਾਂ ਦੇਸ਼ਾਂ ਨਾਲੋਂ ਬਿਹਤਰ ਜਗ੍ਹਾ 'ਤੇ ਖੜ੍ਹੇ ਹਾਂ।

ਇਹ ਬਜਟ ਆਸਟ੍ਰੇਲੀਆ ਦੀ ਮੁੜ-ਬਹਾਲੀ (ਰਿਕਵਰੀ) ਨੂੰ ਸੁਰੱਖਿਅਤ ਕਰਨ ਲਈ ਇਸ ਸਫਲਤਾ 'ਤੇ ਅਧਾਰਤ ਹੈ।

### ਯੋਜਨਾ

ਇਹ ਬਜਟ ਆਸਟ੍ਰੇਲੀਆ ਦੀ ਮੁੜ-ਬਹਾਲੀ (ਰਿਕਵਰੀ) ਨੂੰ ਸੁਰੱਖਿਅਤ ਕਰਨ ਲਈ ਸਰਕਾਰ ਦੀ ਆਰਥਿਕ ਯੋਜਨਾ ਦਾ ਅਗਲਾ ਪੜਾਅ ਹੈ।

ਇਹ ਨੌਕਰੀਆਂ ਪੈਦਾ ਕਰਦਾ ਹੈ, ਜ਼ਰੂਰੀ ਸੇਵਾਵਾਂ ਦੀ ਗਾਰੰਟੀ ਦਿੰਦਾ ਹੈ ਅਤੇ ਵਧੇਰੇ ਲਚਕਦਾਰ ਅਤੇ ਸੁਰੱਖਿਅਤ ਆਸਟ੍ਰੇਲੀਆ ਨੂੰ ਬਣਾਉਂਦਾ ਹੈ।

ਇਹ ਇਹਨਾਂ ਨਾਲ ਇਸ ਨੂੰ ਕਰਦਾ ਹੈ:

- ਨਿੱਜੀ ਆਮਦਨ ਟੈਕਸ ਵਿੱਚ ਕਟੌਤੀਆਂ;
- ਕਾਰੋਬਾਰ ਟੈਕਸ ਪ੍ਰੋਤਸਾਹਨ (ਇੰਸੈਂਟਿਵਜ਼);
- ਨਵੀਆਂ ਅਪਰੈਂਟਿਸ਼ਿਪਾਂ ਅਤੇ ਸਿਖਲਾਈ ਸਥਾਨ;
- ਵਧੇਰੇ ਬੁਨਿਆਦੀ ਢਾਂਚਾ; ਅਤੇ
- ਸਕੂਲ, ਹਸਪਤਾਲ, ਬਜ਼ੁਰਗ ਦੇਖਭਾਲ, ਮਾਨਸਿਕ ਸਿਹਤ ਅਤੇ NDIS ਲਈ ਕੀਰਤੀਮਾਨ ਦਰਜੇ ਦੀ ਧਨ-ਰਾਸ਼ੀ।

ਇਹ ਆਸਟ੍ਰੇਲੀਆ ਦੀ ਮੁੜ-ਬਹਾਲੀ (ਰਿਕਵਰੀ) ਨੂੰ ਸੁਰੱਖਿਅਤ ਕਰੇਗਾ ਅਤੇ ਬੇਰੁਜ਼ਗਾਰੀ ਦੀ ਦਰ ਨੂੰ ਘਟਾਏਗਾ।

**ਨੌਕਰੀਆਂ ਪੈਦਾ ਕਰਨਾ ਅਤੇ ਸਾਡੀ ਆਰਥਿਕਤਾ ਦਾ ਪੁਨਰ ਨਿਰਮਾਣ**

- ਘੱਟ ਅਤੇ ਦਰਮਿਆਨੀ ਆਮਦਨ ਕਮਾਉਣ ਵਾਲਿਆਂ ਲਈ ਟੈਕਸਾਂ ਵਿਚ ਵਾਧੂ 7.8 ਬਿਲੀਅਨ ਡਾਲਰ ਦੀ ਛੋਟ, ਇਕੱਲੇ ਜਾਣੇ ਲਈ 1080 ਡਾਲਰ ਜਾਂ ਦੂਹਰੀ ਆਮਦਨ ਕਮਾਉਣ ਵਾਲੇ ਜੋੜਿਆਂ ਲਈ 2160 ਡਾਲਰ
- ਕਾਰੋਬਾਰੀ ਨਿਵੇਸ਼ ਨੂੰ ਸਹਿਯੋਗ ਦੇਣ ਅਤੇ ਨੌਕਰੀਆਂ ਪੈਦਾ ਕਰਨ ਲਈ ਅਗਲੇ ਅਨੁਮਾਨਾਂ ਨਾਲੋਂ ਵਾਧੂ 20.7 ਬਿਲੀਅਨ ਡਾਲਰ ਦੀ ਟੈਕਸ ਰਾਹਤ ਪ੍ਰਦਾਨ ਕਰਨ ਲਈ ਅਸਥਾਈ ਤੌਰ 'ਤੇ ਪੂਰੇ ਖਰਚੇ ਪਾਉਣ ਅਤੇ ਅਸਥਾਈ ਤੌਰ 'ਤੇ ਪਿਛਲੇ ਘਾਟੇ ਨੂੰ ਪਾਉਣ ਦੀ ਸਮਾਂ-ਹੱਦ ਵਧਾਉਣਾ
- ਦਸ ਸਾਲਾਂ ਵਿੱਚ 15.2 ਬਿਲੀਅਨ ਡਾਲਰ ਦੀ ਵਾਧੂ ਰਕਮ ਬੁਨਿਆਦੀ ਢਾਂਚੇ ਦੀ ਵਚਨਬੱਧਤਾ ਨੂੰ ਧਨ-ਰਾਸ਼ੀ ਮੁਹੱਈਆ ਕਰਨ ਲਈ
- 'ਹੋਮ ਬਿਲਡਰ' ਨਿਰਮਾਣ ਨੂੰ ਆਰੰਭ ਕਰਨ ਦੀ ਸਮਾਂ-ਸੀਮਾ ਅਤੇ ਨਿਊ ਹੋਮ ਗਰੰਟੀ ਨੂੰ ਅੱਗੇ ਵਧਾਉਣਾ
- ਆਸਟ੍ਰੇਲੀਆ ਦੀ ਡਿਜੀਟਲ ਆਰਥਿਕਤਾ ਨੂੰ ਵਧਾਉਣ ਲਈ ਢਾਂਚੇ ਅਤੇ ਕੁਸ਼ਲਤਾਵਾਂ ਵਿੱਚ ਨਿਵੇਸ਼ ਕਰਨਾ
- ਸਾਡੇ ਸਭ ਤੋਂ ਵੱਧ ਪ੍ਰਭਾਵਿਤ ਸੈਕਟਰਾਂ ਅਤੇ ਖੇਤਰਾਂ ਦੀ ਸਹਾਇਤਾ ਕਰਨਾ, ਜਿਸ ਵਿੱਚ 1.2 ਬਿਲੀਅਨ ਡਾਲਰ ਹਵਾਬਾਜ਼ੀ ਅਤੇ ਸੈਰ-ਸਪਾਟਾ ਸੰਬੰਧੀ ਸਹਿਯੋਗ ਲਈ ਸ਼ਾਮਲ ਹਨ

**ਜ਼ਰੂਰੀ ਸੇਵਾਵਾਂ ਦੀ ਗਰੰਟੀ**

- COVID-19 ਸਿਹਤ ਸੰਬੰਧੀ ਜਵਾਬੀ ਪ੍ਰਤੀਕ੍ਰਿਆ ਨੂੰ ਵਧਾ ਕੇ ਅਤੇ COVID-19 ਟੀਕਾਕਰਣ ਪ੍ਰੋਗਰਾਮ ਵਿੱਚ ਹੋਰ ਨਿਵੇਸ਼ ਕਰਕੇ ਆਸਟ੍ਰੇਲੀਆ ਦੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਕਰਨੀ
- 13.2 ਬਿਲੀਅਨ ਡਾਲਰ ਦੀ ਵਧੀਕ ਰਾਸ਼ੀ ਨਾਲ NDIS ਨੂੰ ਪੂਰੀ ਤਰ੍ਹਾਂ ਫੰਡਿੰਗ ਕਰਕੇ ਅਪਾਹਿਜ ਲੋਕਾਂ ਦੀ ਸਹਾਇਤਾ ਕਰਨਾ
- 17.7 ਬਿਲੀਅਨ ਡਾਲਰ ਦੀ ਧਨ-ਰਾਸ਼ੀ ਸਹਾਇਤਾ ਵਜੋਂ ਪ੍ਰਦਾਨ ਕਰ ਰਹੇ ਹਾਂ, ਬਿਰਧ ਦੇਖਭਾਲ ਕੇਂਦਰਾਂ ਵਿੱਚ ਪੁਨਰ-ਸੁਧਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ

ਆਸਟ੍ਰੇਲੀਆ ਦੇ ਬਜ਼ੁਰਗ ਲੋਕਾਂ ਨਾਲ ਸਤਿਕਾਰ, ਸਾਵਧਾਨੀ ਅਤੇ ਸਨਮਾਨ ਨਾਲ ਵਿਵਹਾਰ ਕੀਤਾ ਜਾਂਦਾ ਹੈ

- 2.3 ਬਿਲੀਅਨ ਡਾਲਰ ਮਾਨਸਿਕ ਸਿਹਤ ਸੰਭਾਲ ਅਤੇ ਆਤਮ ਹੱਤਿਆ ਦੀ ਰੋਕਥਾਮ ਵਿੱਚ ਸੁਧਾਰ ਕਰਨ ਅਤੇ ਵਧਾਉਣ ਲਈ
- ਸਾਡੇ ਪ੍ਰੀਸਕੂਲਾਂ ਵਿੱਚ ਨਿਵੇਸ਼ ਰਹੇ ਹਾਂ

**ਔਰਤਾਂ ਦੀ ਸੁਰੱਖਿਆ ਅਤੇ ਆਰਥਿਕ ਸੁਰੱਖਿਆ ਵਿੱਚ ਸੁਧਾਰ ਕਰ ਰਹੇ ਹਾਂ**

- ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨਾਲ ਸਿੱਝ ਰਹੇ ਹਾਂ
- ਇਹ ਯਕੀਨੀ ਬਣਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਕੰਮ ਦੇ ਸਥਾਨ ਜਿਨਸੀ ਸੋਸ਼ਣ ਤੋਂ ਮੁਕਤ ਹਨ
- ਔਰਤਾਂ ਦੀਆਂ ਸਿਹਤ ਸੇਵਾਵਾਂ ਤੱਕ ਪਹੁੰਚ ਅਤੇ ਗੁਣਵੱਤਾ ਵਿੱਚ ਸੁਧਾਰ ਕਰ ਰਹੇ ਹਾਂ
- ਬੱਚਿਆਂ ਦੀ ਦੇਖਭਾਲ ਸੇਵਾ ਨੂੰ ਕਿਫਾਇਤੀ ਬਣਾ ਕੇ ਅਤੇ ਰੁਜ਼ਗਾਰ ਅਤੇ ਔਰਤਾਂ ਦੀ ਵਿੱਤੀ ਸੁਰੱਖਿਆ ਦਾ ਸਮਰਥਨ ਕਰਦਿਆਂ ਔਰਤਾਂ ਦੀ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰ ਰਹੇ ਹਾਂ

**ਵਧੇਰੇ ਲਚਕੀਲਾ ਅਤੇ ਸੁਰੱਖਿਅਤ ਆਸਟ੍ਰੇਲੀਆ ਬਣਾਉਣਾ**

- ਸਾਡੀ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਦੀਆਂ ਸਮਰੱਥਾਵਾਂ ਵਿੱਚ ਨਿਵੇਸ਼ ਕਰਕੇ ਆਸਟ੍ਰੇਲੀਆ ਦੇ ਲੋਕਾਂ ਨੂੰ ਸੁਰੱਖਿਅਤ ਰੱਖਣਾ
- ਖੇਤੀਬਾੜੀ ਉਦਯੋਗ ਨੂੰ 2030 ਤੱਕ ਫਾਰਮ ਗੇਟ ਆਉਟਪੁੱਟ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ
- ਊਰਜਾ ਨੂੰ ਸੁਰੱਖਿਅਤ, ਕਿਫਾਇਤੀ ਅਤੇ ਭਰੋਸੇਯੋਗ ਰੱਖਣਾ
- ਮੈਡੀਕਲ ਅਤੇ ਬਾਇਓਟੈਕ ਨਵੀਨਤਾ ਨੂੰ ਅੱਗੇ ਵਧਾਉਣਾ
- ਸਾਡੇ ਦਿਹਾਤੀ ਖੇਤਰਾਂ ਦੀਆਂ ਸੰਭਾਵਨਾ ਨੂੰ ਖੋਲ੍ਹਣਾ
- ਕੁਦਰਤੀ ਆਫ਼ਤਾਂ ਨਾਲ ਪ੍ਰਭਾਵਿਤ ਭਾਈਚਾਰੇ ਦੀ ਸਹਾਇਤਾ ਕਰਨਾ